

Sri Guru Granth Sahib

Displaying 589 of

ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥

So Sathigur Thin Ko Bhaettiaa Jin Kai Mukh Masathak Bhaag Likh Paaeiaa ||7||

The True Guru meets with those upon whose foreheads such blessed destiny is recorded. ||7||

ਵਡਹੰਸ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧

Raag Vadhans Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯

ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥

Bhagath Karehi Marajeevarrae Guramukh Bhagath Sadhaa Hoe ||

They alone worship the Lord, who remain dead while yet alive; the Gurmukhs worship the Lord continually.

ਵਡਹੰਸ ਵਾਰ (ਮਃ ੪) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੨

Raag Vadhans Guru Amar Das

ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ ॥

Ounaa Ko Dhhur Bhagath Khajaanaa Bakhasiaa Maett N Sakai Koe ||

The Lord blesses them with the treasure of devotional worship, which no one can destroy.

ਵਡਹੰਸ ਵਾਰ (ਮਃ ੪) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੨

Raag Vadhans Guru Amar Das

ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ ॥

Gun Nidhhaan Man Paaeiaa Eaeko Sachaa Soe ||

They obtain the treasure of virtue, the One True Lord, within their minds.

ਵਡਹੰਸ ਵਾਰ (ਮਃ ੪) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੩

Raag Vadhans Guru Amar Das

ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥੧॥

Naanak Guramukh Mil Rehae Fir Vishhorraa Kadhae N Hoe ||1||

O Nanak, the Gurmukhs remain united with the Lord; they shall never be separated again. ||1||

ਵਡਹੰਸ ਵਾਰ (ਮਃ ੪) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੩

Raag Vadhans Guru Amar Das

ਮਃ ੩ ॥

Ma 3 ॥

Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯

ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥

Sathigur Kee Saev N Keeneeeaa Kiaa Ouhu Karae Veechaar ॥

He does not serve the True Guru; how can he reflect upon the Lord?

ਵਡਹੰਸ ਵਾਰ (ਮਃ ੪) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੪

Raag Vadhans Guru Amar Das

ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥

Sabadhai Saar N Jaanee Bikh Bhoolaa Gaavaar ॥

He does not appreciate the value of the Shabad; the fool wanders in corruption and sin.

ਵਡਹੰਸ ਵਾਰ (ਮਃ ੪) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੫

Raag Vadhans Guru Amar Das

ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥

Agiaanee Andhh Bahu Karam Kamaavai Dhoojai Bhaae Piaar ॥

The blind and ignorant perform all sorts of ritualistic actions; they are in love with duality.

ਵਡਹੰਸ ਵਾਰ (ਮਃ ੪) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੫

Raag Vadhans Guru Amar Das

ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ ॥

Anehodhaa Aap Ganaaeidhae Jam Maar Karae Thin Khuaar ॥

Those who take unjustified pride in themselves, are punished and humiliated by the Messenger of Death.

ਵਡਹੰਸ ਵਾਰ (ਮਃ ੪) (੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੬

Raag Vadhans Guru Amar Das

ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥੨॥

Naanak Kis No Aakheeai Jaa Aapae Bakhasanehaar ॥2॥

O Nanak, who else is there to ask? The Lord Himself is the Forgiver. ॥2॥

ਵਡਹੰਸ ਵਾਰ (ਮਃ ੪) (੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੬

Raag Vadhans Guru Amar Das

ਪਉੜੀ ॥

Pourree ||

Pauree:

ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੮੯

ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥

Thoo Karathaa Sabh Kishh Jaanadhaa Sabh Jeea Thumaarae ||

You, O Creator, know all things; all beings belong to You.

ਵਡਹੰਸ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੭

Raag Vadhans Guru Amar Das

ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ ਕਿਆ ਜੰਤ ਵਿਚਾਰੇ ॥

Jis Thoo Bhaavai This Thoo Mael Laihi Kiaa Janth Vichaarae ||

Those who are pleasing to You, You unite with Yourself; what can the poor creatures do?

ਵਡਹੰਸ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੭

Raag Vadhans Guru Amar Das

ਤੂ ਕਰਣ ਕਾਰਣ ਸਮਰਥੁ ਹੈ ਸਚੁ ਸਿਰਜਣਹਾਰੇ ॥

Thoo Karan Kaaran Samarathh Hai Sach Sirajanehaarae ||

You are all-powerful, the Cause of causes, the True Creator Lord.

ਵਡਹੰਸ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੮

Raag Vadhans Guru Amar Das

ਜਿਸੁ ਤੂ ਮੇਲਹਿ ਪਿਆਰਿਆ ਸੋ ਤੁਧੁ ਮਿਲੈ ਗੁਰਮੁਖਿ ਵੀਚਾਰੇ ॥

Jis Thoo Maelehi Piaariaa So Thudhh Milai Guramukh Veechaarae ||

Only those unite with you, Beloved Lord, whom you approve and who meditate on Guru's Word.

ਵਡਹੰਸ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੮

Raag Vadhans Guru Amar Das

ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥

Ho Balihaaree Sathigur Aapanae Jin Maeraa Har Alakh Lakhaarae ||8||

I am a sacrifice to my True Guru, who has allowed me to see my unseen Lord. ||8||

ਵਡਹੰਸ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੯

Raag Vadhans Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯

ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥

Rathanaa Paarakh Jo Hovai S Rathanaa Karae Veechaar ||

He is the Assayer of jewels; He contemplates the jewel.

ਵਡਹੰਸ ਵਾਰ (ਮਃ ੪) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੦

Raag Vadhans Guru Amar Das

ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥

Rathanaa Saar N Jaanee Agiaanee Andhh Andhhaar ||

He is ignorant and totally blind - he does not appreciate the value of the jewel.

ਵਡਹੰਸ ਵਾਰ (ਮਃ ੪) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੦

Raag Vadhans Guru Amar Das

ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥

Rathan Guroo Kaa Sabadh Hai Boojhai Boojhanehaar ||

The Jewel is the Word of the Guru's Shabad; the Knower alone knows it.

ਵਡਹੰਸ ਵਾਰ (ਮਃ ੪) (੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੧

Raag Vadhans Guru Amar Das

ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥

Moorakh Aap Ganaaeidhae Mar Janmehi Hoe Khuaar ||

The fools take pride in themselves, and are ruined in birth and death.

ਵਡਹੰਸ ਵਾਰ (ਮਃ ੪) (੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੧

Raag Vadhans Guru Amar Das

ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥

Naanak Rathanaa So Lehai Jis Guramukh Lagai Piaar ||

O Nanak, he alone obtains the jewel, who, as Gurmukh, enshrines love for it.

ਵਡਹੰਸ ਵਾਰ (ਮਃ ੪) (੯) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੨

Raag Vadhans Guru Amar Das

ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥

Sadhaa Sadhaa Naam Oucharai Har Naamo Nith Biouhaar ||

Chanting the Naam, the Name of the Lord, forever and ever, make the Name of the Lord your daily occupation.

ਵਡਹੰਸ ਵਾਰ (ਮਃ ੪) (੯) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੨

Raag Vadhans Guru Amar Das

ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥

Kirapaa Karae Jae Aapanee Thaa Har Rakhaa Our Dhhaar ||1||

If the Lord shows His Mercy, then I keep Him enshrined within my heart. ||1||

ਵਡਹੰਸ ਵਾਰ (ਮਃ ੪) (੯) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੩

Raag Vadhans Guru Amar Das

ਮਃ ੩ ॥

Ma 3 ॥

Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯

ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥

Sathigur Kee Saev N Keeneeaa Har Naam N Lago Pjaar ॥

They do not serve the True Guru, and they do not embrace love for the Lord's Name.

ਵਡਹੰਸ ਵਾਰ (ਮਃ ੪) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੩

Raag Vadhans Guru Amar Das

ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥

Math Thum Jaanahu Oue Jeevadhae Oue Aap Maarae Karathaar ॥

Do not even think that they are alive - the Creator Lord Himself has killed them.

ਵਡਹੰਸ ਵਾਰ (ਮਃ ੪) (੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੪

Raag Vadhans Guru Amar Das

ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥

Houmai Vaddaa Rog Hai Bhaae Dhoojai Karam Kamaae ॥

Egotism is such a terrible disease; in the love of duality, they do their deeds.

ਵਡਹੰਸ ਵਾਰ (ਮਃ ੪) (੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੪

Raag Vadhans Guru Amar Das

ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥

Naanak Manamukh Jeevadhiaa Mueae Har Visariaa Dhukh Paae ॥2॥

O Nanak, the self-willed manmukhs are in a living death; forgetting the Lord, they suffer in pain. ॥2॥

ਵਡਹੰਸ ਵਾਰ (ਮਃ ੪) (੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੫

Raag Vadhans Guru Amar Das

ਪਉੜੀ ॥

Pourree ॥

Pauree:

ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੮੯

ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥

Jis Anthar Hiradhaa Sudhh Hai This Jan Ko Sabh Namasakaaree ॥

Let all bow in reverence, to that humble being whose heart is pure within.

ਵਡਹੰਸ ਵਾਰ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੫

Raag Vadhans Guru Amar Das

ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥

Jis Andhar Naam Nidhhaan Hai This Jan Ko Ho Balihaaree ||

I am a sacrifice to that humble being whose mind is filled with the treasure of the Naam.

ਵਡਹੰਸ ਵਾਰ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੬

Raag Vadhans Guru Amar Das

ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥

Jis Andhar Budhh Bibaek Hai Har Naam Muraaree ||

He has a discriminating intellect; he meditates on the Name of the Lord.

ਵਡਹੰਸ ਵਾਰ (ਮਃ ੪) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੭

Raag Vadhans Guru Amar Das

ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥

So Sathigur Sabhanaa Kaa Mith Hai Sabh Thisahi Piaaree ||

That True Guru is a friend to all; everyone is dear to Him.

ਵਡਹੰਸ ਵਾਰ (ਮਃ ੪) ੯:੪ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੭

Raag Vadhans Guru Amar Das

ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥

Sabh Aatham Raam Pasaariaa Gur Budhh Beechaaree ||9||

The Lord, the Supreme Soul, is pervading everywhere; reflect upon the wisdom of the Guru's Teachings. ||9||

ਵਡਹੰਸ ਵਾਰ (ਮਃ ੪) ੯:੫ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੮

Raag Vadhans Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੯

ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥

Bin Sathigur Saevae Jee Kae Bandhhanaa Vich Houmai Karam Kamaahi ||

Without serving the True Guru, the soul is in the bondage of deeds done in ego.

ਵਡਹੰਸ ਵਾਰ (ਮਃ ੪) (੧੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੮

Raag Vadhans Guru Amar Das

ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥

Bin Sathigur Saevae Thour N Paavehee Mar Janmehi Aavehi Jaahi ||

Without serving the True Guru, one finds no place of rest; he dies, and is reincarnated, and continues coming and going.

ਵਡਹੰਸ ਵਾਰ (ਮਃ ੪) (੧੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੯

Raag Vadhans Guru Amar Das

ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥

Bin Sathigur Saevae Fikaa Bolanaa Naam N Vasai Man Maahi ||

Without serving the True Guru, one's speech is vapid and insipid; the Naam, the Name of the Lord, does not abide in his mind.

ਵਡਹੰਸ ਵਾਰ (ਮਃ ੪) (੧੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੮੯ ਪੰ. ੧੯

Raag Vadhans Guru Amar Das